

ਪਾਰਕਿੰਗ ਜੁਰਮਾਨਿਆਂ ਦੇ ਸਬੰਧ ਵਿੱਚ ਸੰਭਾਵੀ ਫਿਸ਼ਿੰਗ ਸਕੈਮ

ਬ੍ਰੈਂਪਟਨ, ਓਨਟਾਰੀਓ (21 ਮਾਰਚ, 2019) – ਸਿਟੀ ਆਫ ਬ੍ਰੈਂਪਟਨ ਨੂੰ ਸੰਭਾਵੀ ਫਿਸ਼ਿੰਗ ਸਕੈਮ (ਜਾਲਸਾਜੀ ਘੋਟਾਲਾ) ਤੋਂ ਸੁਚੇਤ ਕਰਾਇਆ ਗਿਆ ਹੈ।

ਕੁਝ ਨਿਵਾਸੀਆਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਨੂੰ ਪਾਰਕਿੰਗ ਜੁਰਮਾਨੇ ਦੇ ਬਕਾਇਆ ਭੁਗਤਾਨਾਂ ਬਾਰੇ ਈਮੇਲ ਮਿਲੀ ਹੈ।

ਨਿਵਾਸੀਆਂ ਨੇ ਰਿਪੋਰਟ ਕੀਤੀ ਕਿ ਉਹ ਈਮੇਲ ਉਹਨਾਂ ਨੂੰ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਆਫ ਓਨਟਾਰੀਓ (ਐਮ.ਟੀ.ਓ.) (Ministry of Transportation of Ontario) (MTO) ਵੱਲੋਂ ਹੋਣ ਦਾ ਦਾਅਵਾ ਕਰਨ ਵਾਲੀ ਈਮੇਲ ਆਈ.ਡੀ. (ID) ਤੋਂ ਮਿਲੀ ਹੈ। ਸਿਟੀ ਨੇ ਐਮ.ਟੀ.ਓ. (MTO) ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਹੈ।

ਨਿਵਾਸੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਸਿਟੀ ਆਫ ਬ੍ਰੈਂਪਟਨ ਪਾਰਕਿੰਗ ਜੁਰਮਾਨੇ ਦਾ ਨੋਟਿਸ ਜਾਰੀ ਕਰਦੀ ਹੈ, ਤਾਂ ਭੁਗਤਾਨ ਅਤੇ/ਜਾਂ ਸਮੀਖਿਆ ਤੈਅ ਕਰਨ ਲਈ ਵਿਕਲਪ, ਜੁਰਮਾਨਾ ਨੋਟਿਸ ਦੇ ਪਿਛਲੇ ਪਾਸੇ ਦਿੱਤੇ ਹੁੰਦੇ ਹਨ। ਅਭਿਆਸ ਦੇ ਤੌਰ ਤੇ, ਸਿਟੀ ਆਫ ਬ੍ਰੈਂਪਟਨ ਜੁਰਮਾਨਾ ਭੁਗਤਾਨਾਂ ਦੇ ਸਬੰਧ ਵਿੱਚ ਲੋਕਾਂ ਨੂੰ ਫੋਨ ਨਹੀਂ ਕਰਦੀ, ਸੁਨੇਹੇ ਜਾਂ ਈਮੇਲ ਨਹੀਂ ਭੇਜਦੀ।

ਜੇਕਰ ਜੁਰਮਾਨਾ ਨੋਟਿਸ ਭੁਗਤਾਨ ਠੀਕ ਸਮੇਂ ਤੇ ਨਹੀਂ ਦਿੱਤਾ ਜਾਂਦਾ, ਤਾਂ ਸਿਟੀ ਕੈਨੇਡਾ ਪੋਸਟ (Canada Post) ਦੁਆਰਾ ਵਾਹਨ ਦੇ ਰਜਿਸਟਰਡ ਮਾਲਕ ਨੂੰ ਪੱਤਰ ਭੇਜਦੀ ਹੈ।

ਐਮ.ਟੀ.ਓ. (MTO) ਵੱਲੋਂ ਹੋਣ ਦਾ ਦਾਅਵਾ ਕਰਨ ਵਾਲੀਆਂ ਅਜਿਹੀਆਂ ਈਮੇਲਾਂ ਬਾਰੇ ਜਿਹਨਾਂ ਨਿਵਾਸੀਆਂ ਦੇ ਕੋਈ ਸਵਾਲ ਹਨ, ਉਹ ਸਿੱਧਾ ਉਹਨਾਂ ਨੂੰ teucontactce@ontario.ca ਤੇ ਈਮੇਲ ਭੇਜ ਕੇ ਸੰਪਰਕ ਕਰ ਸਕਦੇ ਹਨ। ਇਹਨਾਂ ਈਮੇਲਾਂ ਬਾਰੇ [ਫ੍ਰੈਂਡ ਰਿਪੋਰਟਿੰਗ ਸਿਸਟਮ \(ਐਫ.ਆਰ.ਐਸ.\) \(Fraud Reporting System\) \(FRS\)](#) ਦੁਆਰਾ ਕੈਨੇਡੀਅਨ ਐਂਟੀ-ਫ੍ਰੈਂਡ ਸੈਂਟਰ (ਸੀ.ਏ.ਐਫ.ਸੀ.) (Canadian Anti-Fraud Centre) (CAFC) ਨੂੰ ਵੀ ਰਿਪੋਰਟ ਕੀਤੀ ਜਾ ਸਕਦੀ ਹੈ।

ਸਿਟੀ ਆਫ ਬ੍ਰੈਂਪਟਨ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਪਾਰਕਿੰਗ ਟਿਕਟਾਂ ਬਾਰੇ ਆਮ ਪੁੱਛਗਿੱਛ ਲਈ, ਨਿਵਾਸੀ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਫੋਨ ਕਰ ਸਕਦੇ ਹਨ।

ਬ੍ਰੈਂਪਟਨ ਵਿੱਚ ਪਾਰਕਿੰਗ ਜੁਰਮਾਨਿਆਂ ਦਾ ਭੁਗਤਾਨ ਕਰਨ ਬਾਰੇ ਹੋਰ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca